

# India-EU: Joint Press Release on Launching the Trade and Technology Council

April 25, 2022

.....

## ਭਾਰਤ-ਯੂਰਪੀ ਸੰਘ: ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸ਼ੁਰੂਆਤ ਬਾਰੇ ਸਾਂਝਾ ਪ੍ਰੈਸ ਬਿਆਨ

25 ਅਪ੍ਰੈਲ, 2022

ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਸ਼੍ਰੀਮਤੀ ਉਰਸੁਲਾ ਵਾਨ ਡੇਰ ਲੇਅਨ ਸੋਮਵਾਰ, 25 ਅਪ੍ਰੈਲ, 2022 ਨੂੰ ਨਵੀਂ ਦਿੱਲੀ ਵਿੱਚ ਆਪਣੀ ਮੀਟਿੰਗ ਦੌਰਾਨ ਭਾਰਤ-ਯੂਰਪੀ ਸੰਘ ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸ਼ੁਰੂਆਤ ਕਰਨ ਉੱਤੇ ਸਹਿਮਤੀ ਦਾਇੰਗੀ। ਇਸ ਰਣਨੀਤਕ ਤਾਲਮੇਲ ਤੰਤਰ ਨਾਲ ਦੋਵੇਂ ਭਾਈਵਾਲਾਂ ਵਪਾਰ, ਭਰੋਸੇਮੰਦ ਤਕਨਾਲੋਜੀ ਅਤੇ ਸੁਰੱਖਿਆ ਗਠਜੋੜ ਦੀਆਂ ਚੁਣੌਤੀਆਂ ਨਾਲ ਨਜ਼ਾਇਤ ਅਤੇ ਇਸ ਤਰ੍ਹਾਂ ਯੂਰਪੀ ਸੰਘ ਅਤੇ ਭਾਰਤ ਵਿਚਕਾਰ ਇਹਨਾਂ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਦੇ ਯੋਗ ਹੋ ਸਕਣਗੇ।

ਦੋਵੇਂ ਧਰਿੰ ਇਸ ਗੱਲ 'ਤੇ ਸਹਿਮਤ ਹੋਈਆਂ ਕਿ ਭੂ-ਰਾਜਨੀਤਕ ਮਾਹੌਲ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾਅ ਸਾਂਝੀ ਡੂੰਘੀ ਰਣਨੀਤਕ ਸ਼ਮੂਲੀਅਤ ਦੀ ਲੋੜ ਨੂੰ ਉਜਾਗਰ ਕਰਦੇ ਹਨ। ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਸਦਕਾ ਰਾਜਨੀਤਕ ਫੈਸਲਿਆਂ ਨੂੰ ਲਾਗੂ ਕਰਨ, ਤਕਨੀਕੀ ਕੰਮ ਦਾ ਤਾਲਮੇਲ ਕਰਨ, ਅਤੇ ਰਾਜਨੀਤਕ ਪੱਧਰ 'ਤੇ ਰਿਪੋਰਟ ਕਰਨ ਲਈ ਰਾਜਨੀਤਕ ਸੰਚਾਲਨ ਅਤੇ ਲੋੜੀਂਦਾ ਢਾਂਚਾ ਮਲਿਗਾ ਤਾਂ ਜੋ ਭਾਰਤੀ ਅਤੇ ਯੂਰਪੀਅਨ ਅਰਥਚਾਰਿਆਂ ਦੀ ਲਗਾਤਾਰ ਤਰੱਕੀ ਲਈ ਮਹੱਤਵਪੂਰਨ ਖੇਤਰਾਂ ਵਿੱਚ ਲਾਗੂਕਰਨ ਅਤੇ ਫਾਲੋ-ਅਪ ਨੂੰ ਯਕੀਨੀ ਬਣਾਇਆ ਜਾ ਸਕੇ। .

ਦੋਵੇਂ ਧਰਿੰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਮਨਾ ਰਹੀਆਂ ਹਨ, ਦੋਵਾਂ ਧਰਿੰ ਨੂੰ ਭਰੋਸਾ ਹੈ ਕਿ ਭਾਰਤ ਅਤੇ ਯੂਰਪੀ ਸੰਘ ਦਿਆਂ ਸਾਂਝੀਆਂ ਕਦਰਾਂ ਕੀਮਤਾਂ ਅਤੇ ਸਾਂਝੇ ਹਿੱਤ ਆਪਸੀ ਤੌਰ ਤੇ ਲਾਹੇਵੰਦ ਅਤੇ ਰਣਨੀਤਕ ਸਹਿਯੋਗ ਨੂੰ ਡੂੰਘਾ ਕਰਨ ਲਈ ਮਜ਼ਬੂਤ ਆਧਾਰ ਦਿੰਦੇ ਹਨ। ਭਾਰਤ ਅਤੇ ਯੂਰਪੀ ਸੰਘ ਦਹਾਕਿਆਂ ਪੁਰਾਣੀ ਨੇੜਲੀ ਸਾਂਝੇਦਾਰੀ ਵਿੱਚ ਬੜੇ ਹੋਏ ਹਨ ਅਤੇ ਮੌਜੂਦਾ ਚੁਣੌਤੀਆਂ ਨਾਲ ਨਜ਼ਾਇਤ ਅਤੇ ਭੂ-ਰਾਜਨੀਤਕ ਹਾਲਾਤਾਂ ਨਾਲ ਨਜ਼ਾਇਤ ਲਈ ਸਾਂਝੇ ਯਤਨਾਂ ਨੂੰ ਵਧਾਉਣ ਪ੍ਰਤੀ ਦ੍ਰਿੜ ਹਨ। ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸਥਾਪਨਾ ਦਾ ਫੈਸਲਾ ਭਾਰਤ ਲਈ ਆਪਣੇ ਕਸਿ ਵੀ ਭਾਈਵਾਲ ਨਾਲ ਕੀਤਾ ਗਿਆ ਅਜਹਿ ਪਹਲਿ ਫੈਸਲਾ ਹੋਵੇਗਾ ਅਤੇ ਯੂਰਪੀ ਸੰਘ ਲਈ ਇਸ ਦੇ ਦੁਆਰਾ ਅਮਰੀਕਾ ਨਾਲ ਸਥਾਪਤਿ ਕੀਤੀ ਪਹਲਿ ਪ੍ਰੀਸ਼ਦ ਤੋਂ ਬਾਅਦ ਦੂਜੀ ਹੋਵੇਗੀ। ਭਾਰਤ-ਯੂਰਪੀ ਸੰਘ ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸਥਾਪਨਾ ਭਾਰਤ ਅਤੇ ਯੂਰਪੀ ਸੰਘ ਦੇ ਸਾਰੇ ਲੋਕਾਂ ਦੇ ਫਾਇਦੇ ਲਈ ਮਜ਼ਬੂਤ ਰਣਨੀਤਕ ਭਾਈਵਾਲੀ ਵੱਲ ਅਹਿਮਿ ਕਦਮ ਹੈ।

ਨਵੀਂ ਦਿੱਲੀ

25 ਅਪ੍ਰੈਲ, 2022

DISCLAIMER: This is an approximate translation. The original is available in English on MEA's website and may be referred to as the official press release.